

 Print Page

Sri Guru Granth Sahib

Displaying 228 of

ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥

Prabh Paaeae Ham Avar N Bhaariaa ||7||

I have found God - I am not searching for any other. ||7||

ਗਉੜੀ (ਮਃ ੧) ਅਸਟ (੧੫) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧

Raag Gauri Guru Nanak Dev

ਸਾਚ ਮਹਲਿ ਗੁਰਿ ਅਲਖੁ ਲਖਾਇਆ ॥

Saach Mehal Gur Alakh Lakhaaeiaa ||

The Guru has shown me the unseen Mansion of the True Lord.

ਗਉੜੀ (ਮਃ ੧) ਅਸਟ (੧੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧

Raag Gauri Guru Nanak Dev

ਨਿਹਚਲ ਮਹਲੁ ਨਹੀ ਛਾਇਆ ਮਾਇਆ ॥

Nihachal Mehal Nehee Shhaaeiaa Maaeiaa ||

His Mansion is eternal and unchanging; it is not a mere reflection of Maya.

ਗਉੜੀ (ਮਃ ੧) ਅਸਟ (੧੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧

Raag Gauri Guru Nanak Dev

ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥

Saach Santhokhae Bharam Chukaaeiaa ||8||

Through truth and contentment, doubt is dispelled. ||8||

ਗਉੜੀ (ਮਃ ੧) ਅਸਟ (੧੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੨

Raag Gauri Guru Nanak Dev

ਜਿਨ ਕੈ ਮਨਿ ਵਸਿਆ ਸਚੁ ਸੋਈ ॥

Jin Kai Man Vasiaa Sach Soee ||

That person, within whose mind the True Lord dwells

ਗਉੜੀ (ਮਃ ੧) ਅਸਟ (੧੫) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੨

Raag Gauri Guru Nanak Dev

ਤਿਨ ਕੀ ਸੰਗਤਿ ਗੁਰਮੁਖਿ ਹੋਈ ॥

Thin Kee Sangath Guramukh Hoeë ||

In his company, one becomes Gurmukh.

ਗਉੜੀ (ਮਃ ੧) ਅਸਟ (੧੫) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੩

Raag Gauri Guru Nanak Dev

ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥

Naanak Saach Naam Mal Khoee ||9||15||

O Nanak, the True Name washes off the pollution. ||9||15||

ਗਉੜੀ (ਮਃ ੧) ਅਸਟ (੧੫) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੩

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮

ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥

Raam Naam Chith Raapai Jaa Kaa ||

One whose consciousness is permeated with the Lord's Name

ਗਉੜੀ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੩

Raag Gauri Guru Nanak Dev

ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥

Oupajanp Dharasan Keejai Thaa Kaa ||1||

- receive the blessing of his darshan in the early light of dawn. ||1||

ਗਉੜੀ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੪

Raag Gauri Guru Nanak Dev

ਰਾਮ ਨ ਜਪਹੁ ਅਭਾਗੁ ਤੁਮਾਰਾ ॥

Raam N Japahu Abhaag Thumaaraa ||

If you do not meditate on the Lord, it is your own misfortune.

ਗਉੜੀ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੪

Raag Gauri Guru Nanak Dev

ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥

Jug Jug Dhaathaa Prabh Raam Hamaaraa ||1|| Rehaao ||

In each and every age, the Great Giver is my Lord God. ||1||Pause||

ਗਉੜੀ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੪

Raag Gauri Guru Nanak Dev

ਗੁਰਮਤਿ ਰਾਮੁ ਜਪੈ ਜਨੁ ਪੂਰਾ ॥

Guramath Raam Japai Jan Pooraa ||

Following the Guru's Teachings, the perfect humble beings meditate on the Lord.

ਗਉੜੀ (ਮਃ ੧) ਅਸਟ (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੫

Raag Gauri Guru Nanak Dev

ਤਿਤੁ ਘਟ ਅਨਹਤ ਬਾਜੇ ਤੂਰਾ ॥੨॥

Thith Ghatt Anehath Baajae Thooraa ||2||

Within their hearts, the unstruck melody vibrates. ||2||

ਗਉੜੀ (ਮਃ ੧) ਅਸਟ (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੫

Raag Gauri Guru Nanak Dev

ਜੋ ਜਨ ਰਾਮ ਭਗਤਿ ਹਰਿ ਪਿਆਰਿ ॥

Jo Jan Raam Bhagath Har Piaar ||

Those who worship the Lord and love the Lord

ਗਉੜੀ (ਮਃ ੧) ਅਸਟ (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੫

Raag Gauri Guru Nanak Dev

ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥

Sae Prabh Raakhae Kirapaa Dhhaar ||3||

- showering His Mercy, God protects them. ||3||

ਗਉੜੀ (ਮਃ ੧) ਅਸਟ (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੬

Raag Gauri Guru Nanak Dev

ਜਿਨ ਕੈ ਹਿਰਦੈ ਹਰਿ ਹਰਿ ਸੋਈ ॥

Jin Kai Hiradhai Har Har Soee ||

Those whose hearts are filled with the Lord, Har, Har

ਗਉੜੀ (ਮਃ ੧) ਅਸਟ (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੬

Raag Gauri Guru Nanak Dev

ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥

Thin Kaa Dharas Paras Sukh Hoei ||4||

- gazing upon the blessed vision of their darshan, peace is obtained. ||4||

ਗਉੜੀ (ਮਃ ੧) ਅਸਟ (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੬

Raag Gauri Guru Nanak Dev

ਸਰਬ ਜੀਆ ਮਹਿ ਏਕੋ ਰਵੈ ॥

Sarab Jeeaa Mehi Eaeko Ravai ||

Among all beings, the One Lord is pervading.

ਗਉੜੀ (ਮਃ ੧) ਅਸਟ (੧੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੭

Raag Gauri Guru Nanak Dev

ਮਨਮੁਖਿ ਅਹੰਕਾਰੀ ਫਿਰਿ ਜੁਨੀ ਭਵੈ ॥੫॥

Manamukh Ahankaaree Fir Joonee Bhavai ||5||

The egotistical, self-willed manmukhs wander in reincarnation. ||5||

ਗਉੜੀ (ਮਃ ੧) ਅਸਟ (੧੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੭

Raag Gauri Guru Nanak Dev

ਸੋ ਬੂਝੈ ਜੋ ਸਤਿਗੁਰੁ ਪਾਏ ॥

So Boojhai Jo Sathigur Paaeae ||

They alone understand, who have found the True Guru.

ਗਉੜੀ (ਮਃ ੧) ਅਸਟ (੧੬) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੭

Raag Gauri Guru Nanak Dev

ਹਉਮੈ ਮਾਰੇ ਗੁਰ ਸਬਦੇ ਪਾਏ ॥੬॥

Houmai Maarae Gur Sabadhae Paaeae ||6||

Subduing their ego, they receive the Word of the Guru's Shabad. ||6||

ਗਉੜੀ (ਮਃ ੧) ਅਸਟ (੧੬) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੮

Raag Gauri Guru Nanak Dev

ਅਰਧ ਉਰਧ ਕੀ ਸੰਧਿ ਕਿਉ ਜਾਨੈ ॥

Aradhh Ouradhh Kee Sandhh Kio Jaanai ||

How can anyone know of the Union between the being below and the Supreme Being above?

ਗਉੜੀ (ਮਃ ੧) ਅਸਟ (੧੬) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੮

Raag Gauri Guru Nanak Dev

ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥

Guramukh Sandhh Milai Man Maanai ||7||

The Gurmukhs obtain this Union; their minds are reconciliated. ||7||

ਗਉੜੀ (ਮਃ ੧) ਅਸਟ (੧੬) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੮

Raag Gauri Guru Nanak Dev

ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ॥

Ham Paapee Niragun Ko Gun Kareeai ||

I am a worthless sinner, without merit. What merit do I have?

ਗਉੜੀ (ਮਃ ੧) ਅਸਟ (੧੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੯

Raag Gauri Guru Nanak Dev

ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥

Prabh Hoe Dhaeiaal Naanak Jan Thareeai ||8||16||

When God showers His Mercy, servant Nanak is emancipated. ||8||16||

ਗਉੜੀ (ਮਃ ੧) ਅਸਟ (੧੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੯

Raag Gauri Guru Nanak Dev

ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥

Soleh Asattapadheaaa Guaaraeree Gourree Keeaa ||

Sixteen Ashtapadees Of Gwaarayree Gauree||

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮

Raag Gauri Guru Nanak Dev

ਗਉੜੀ ਬੈਰਾਗਣਿ ਮਹਲਾ ੧

Gourree Bairaagan Mehalaa 1

Gauree Bairaagan, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮

ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥

Jio Gaaee Ko Goeilee Raakhehi Kar Saaraa ||

As the dairy farmer watches over and protects his cows, so does the Lord cherish and protect us, night and day. He blesses the soul with peace. ||1||

ਗਉੜੀ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੨

Raag Gauri Bairaagan Guru Nanak Dev

ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖ ਧਾਰਾ ॥੧॥

Ahinis Paalehi Raakh Laehi Aatham Sukh Dhhaaraa ||1||

Please protect me here and hereafter, O Lord, Merciful to the meek.

ਗਉੜੀ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੨

Raag Gauri Bairaagan Guru Nanak Dev

ਇਤ ਉਤ ਰਾਖਹੁ ਦੀਨ ਦਇਆਲਾ ॥

Eith Outh Raakhahu Dheen Dhaeiaalaa ||

I seek Your Sanctuary; please bless me with Your Glance of Grace. ||1||Pause||

ਗਉੜੀ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੩

Raag Gauri Bairaagan Guru Nanak Dev

ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥

Tho Saranaagath Nadhar Nihaalaa ||1|| Rehaao ||

Wherever I look, there You are. Save me, O Savior Lord!

ਗਉੜੀ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੩

Raag Gauri Bairaagan Guru Nanak Dev

ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥

Jeh Dhaekho Theh Rav Rehae Rakh Raakhanehaaraa ||

You are the Giver, and You are the Enjoyer;

ਗਉੜੀ (ਮਃ ੧) ਅਸਟ (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੩

Raag Gauri Bairaagan Guru Nanak Dev

ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥

Thoon Dhaathaa Bhugathaa Thoonhai Thoon Praan Adhhaaraa ||2||

You are the Support of the breath of life. ||2||

ਗਉੜੀ (ਮਃ ੧) ਅਸਟ (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੪

Raag Gauri Bairaagan Guru Nanak Dev

ਕਿਰਤੁ ਪਇਆ ਅਧ ਉਰਧੀ ਬਿਨੁ ਗਿਆਨ ਬੀਚਾਰਾ ॥

Kirath Paeiaa Adhh Ooradhhee Bin Giaan Beechaaraa ||

According to the karma of past actions, people descend to the depths or rise to the heights, unless they contemplate spiritual wisdom.

ਗਉੜੀ (ਮਃ ੧) ਅਸਟ (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੪

Raag Gauri Bairaagan Guru Nanak Dev

ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥

Bin Oupamaa Jagadhees Kee Binasai N Andhhaaraa ||3||

Without the Praises of the Lord of the Universe, the darkness is not dispelled. ||3||

ਗਉੜੀ (ਮਃ ੧) ਅਸਟ (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੫

Raag Gauri Bairaagan Guru Nanak Dev

ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥

Jag Binasath Ham Dhaekhiaa Lobhae Ahankaaraa ||

I have seen the world being destroyed by greed and egotism.

ਗਉੜੀ (ਮਃ ੧) ਅਸਟ (੧੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੫

Raag Gauri Bairaagan Guru Nanak Dev

ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥

Gur Saevaa Prabh Paaeiaa Sach Mukath Dhuaaraa ||4||

Only by serving the Guru is God obtained, and the true gate of liberation found. ||4||

ਗਉੜੀ (ਮਃ ੧) ਅਸਟ (੧੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੬

Raag Gauri Bairaagan Guru Nanak Dev

ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥

Nij Ghar Mehal Apaar Ko Aparanpar Soee ||

The Mansion of the Infinite Lord's Presence is within the home of one's own being. He is beyond any boundaries.

ਗਉੜੀ (ਮਃ ੧) ਅਸਟ (੧੭) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੬

Raag Gauri Bairaagan Guru Nanak Dev

ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥

Bin Sabadhai Thhir Ko Nehee Boojhai Sukh Hoe ||5||

Without the Word of the Shabad, nothing shall endure. Through understanding, peace is obtained. ||5||

ਗਉੜੀ (ਮਃ ੧) ਅਸਟ (੧੭) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੭

Raag Gauri Bairaagan Guru Nanak Dev

ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥

Kiaa Lai Aaeiaa Lae Jaae Kiaa Faasehi Jam Jaalaa ||

What have you brought, and what will you take away, when you are caught by the noose of Death?

ਗਉੜੀ (ਮਃ ੧) ਅਸਟ (੧੭) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੭

Raag Gauri Bairaagan Guru Nanak Dev

ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥

Ddola Badhhaa Kas Jaevaree Aakaas Pathaalaa ||6||

Like the bucket tied to the rope in the well, you are pulled up to the Akaashic Ethers, and then lowered down to the nether regions of the underworld. ||6||

ਗਉੜੀ (ਮਃ ੧) ਅਸਟ (੧੭) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੮

Raag Gauri Bairaagan Guru Nanak Dev

ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥

Guramath Naam N Veesarai Sehajae Path Paaeeai ||

Follow the Guru's Teachings, and do not forget the Naam, the Name of the Lord; you shall automatically obtain honor.

ਗਉੜੀ (ਮਃ ੧) ਅਸਟ (੧੭) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੮

Raag Gauri Bairaagan Guru Nanak Dev

ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥

Anthar Sabadh Nidhhaan Hai Mil Aap Gavaaeai ||7||

Deep within the self is the treasure of the Shabad; it is obtained only by eradicating selfishness and conceit. ||7||

ਗਉੜੀ (ਮਃ ੧) ਅਸਟ (੧੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੮

Raag Gauri Bairaagan Guru Nanak Dev

ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥

Nadhar Karae Prabh Aapanee Gun Ank Samaavai ||

When God bestows His Glance of Grace, people settle in the Lap of the Virtuous Lord.

ਗਉੜੀ (ਮਃ ੧) ਅਸਟ (੧੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੯

Raag Gauri Bairaagan Guru Nanak Dev

ਨਾਨਕ ਮੇਲੁ ਨ ਚੁਕਈ ਲਾਹਾ ਸਚੁ ਪਾਵੈ ॥੮॥੧॥੧੭॥

Naanak Mael N Chookee Laahaa Sach Paavai ||8||1||17||

O Nanak, this Union cannot be broken; the true profit is obtained. ||8||1||17||

ਗਉੜੀ (ਮਃ ੧) ਅਸਟ (੧੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੨੨੮ ਪੰ. ੧੯

Raag Gauri Bairaagan Guru Nanak Dev